

ਖੇਤੀਬਾੜੀ ਵਿਚ ਕੰਮ ਕਰਦੇ ਲੋਕਾਂ ਲਈ ਜੰਗਲੀ ਜਾਨਵਰਾਂ ਬਾਰੇ ਸੁਝਾਅ




ਬ੍ਰਿਟਿਸ਼ ਕੋਲੰਬੀਆ ਵਿਚ ਬਹੁਤ ਸਾਰੇ ਫਾਰਮ, ਫਲਾਂ ਦੇ ਬਾਗ ਅਤੇ ਅੰਗੂਰਾਂ ਦੇ ਬਾਗ ਕੁਦਰਤੀ ਇਲਾਕਿਆਂ ਦੇ ਨੇੜੇ ਹਨ ਜਿੱਥੇ ਜੰਗਲੀ ਜਾਨਵਰ ਰਹਿੰਦੇ ਹਨ। ਬਹੁਤੇ ਰਿੱਛ, ਕੋਓਟੀਜ਼ ਅਤੇ ਕੂਗਰ (ਬਾਘ) ਲੋਕਾਂ ਦੇ ਸੰਪਰਕ ਵਿਚ ਆਉਣ ਤੋਂ ਪਰਹੇਜ਼ ਕਰਦੇ ਹਨ ਅਤੇ ਲੋਕਾਂ ਦੇ ਕੰਮ ਕਰਨ ਵਾਲੀਆਂ ਥਾਂਵਾਂ ਤੋਂ ਦੂਰ ਰਹਿੰਦੇ ਹਨ। ਪਰ ਇਹ ਜਾਣਨਾ ਮਹੱਤਵਪੂਰਨ ਹੈ ਕਿ ਜੇ ਕਿਸੇ ਜੰਗਲੀ ਜਾਨਵਰ ਦਾ ਸਾਹਮਣਾ ਹੋ ਜਾਵੇ ਤਾਂ ਕੀ ਕਰਨਾ ਹੈ।

ਪ੍ਰਾਪਰਟੀ 'ਤੇ ਰਿੱਛ

ਲੋਕ ਆਮ ਤੌਰ 'ਤੇ ਰਿੱਛਾਂ ਨੂੰ ਆਪਣੀ ਪ੍ਰਾਪਰਟੀ ਵਿਚ ਦੀ ਲੰਘਦੇ ਜਰ ਲੈਂਦੇ ਹਨ। ਫਿਕਰ ਉਦੋਂ ਪੈਦਾ ਹੁੰਦਾ ਹੈ ਜਦੋਂ ਰਿੱਛ, ਆਲੇ ਦੁਆਲੇ ਟਿਕੇ ਰਹਿੰਦੇ ਹਨ, ਵਾਰ ਵਾਰ ਵਾਪਸ ਆਉਂਦੇ ਹਨ ਅਤੇ ਖਾਣੇ ਦੀ ਭਾਲ ਵਿਚ ਹੋਰ ਨਿਡਰ ਹੋ ਜਾਂਦੇ ਹਨ। ਬਹੁਤੀਆਂ ਸਮੱਸਿਆਵਾਂ ਉਦੋਂ ਸ਼ੁਰੂ ਹੁੰਦੀਆਂ ਹਨ ਜਦੋਂ ਰਿੱਛਾਂ ਦੀ ਗੈਰ-ਕੁਦਰਤੀ ਖਾਣੇ ਤੱਕ ਸੈਖੀ ਪਹੁੰਚ ਹੁੰਦੀ ਹੈ ਜਿਵੇਂ ਕਿ ਮਨੁੱਖੀ ਗਾਰਬੇਜ਼ ਅਤੇ ਫਲ। ਬੀ ਸੀ ਵਿਚ ਰਿੱਛ ਮਾਰਚ ਤੋਂ ਨਵੰਬਰ ਤੱਕ ਸਰਗਰਮ ਰਹਿ ਸਕਦੇ ਹਨ।

ਰਿੱਛਾਂ ਦਾ ਹੱਸਲਾ ਢਾਹੁਣ ਲਈ ਆਪਣੀ ਪੂਰੀ ਕੋਸ਼ਿਸ਼ ਕਰੋ

- ਉਸ ਕਿਸੇ ਵੀ ਖਾਣੇ ਦੀ ਪਛਾਣ ਕਰੋ, ਉਹ ਖਾਣਾ ਘਟਾਉ ਅਤੇ ਸੁਰੱਖਿਅਤ ਤਰੀਕੇ ਨਾਲ ਸਾਂਭੇ ਜਿਹੜਾ ਰਿੱਛਾਂ ਨੂੰ ਆਪਣੇ ਵੱਲ ਖਿੱਚਦਾ ਹੈ ਜਿਵੇਂ ਕਿ ਫਲ, ਗਾਰਬੇਜ਼, ਜਾਨਵਰਾਂ ਦੀ ਖੁਰਾਕ ਜਾਂ ਰੂੜੀ
- ਆਪਣੇ ਸਾਥੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਨਾਲ ਗੱਲ ਕਰੋ ਤਾਂ ਜੋ ਇਹ ਪੱਕਾ ਹੋਵੇ ਕਿ ਹਰ ਇਕ ਨੂੰ ਇਹ ਪਤਾ ਹੈ ਕਿ ਰਿੱਛਾਂ ਨੂੰ ਕਿਹੜੀ ਚੀਜ਼ ਖਿੱਚਦੀ ਹੈ ਅਤੇ ਇਹ ਖਿੱਚਣ ਵਾਲੀਆਂ ਚੀਜ਼ਾਂ ਏਰੀਏ ਵਿੱਚੋਂ ਘਟਾਉ
- ਪਾਲਤੂ ਜਾਨਵਰਾਂ ਅਤੇ ਪਸ਼ੂਆਂ ਦੇ ਖਾਣੇ ਨੂੰ ਅੰਦਰ ਰੱਖੋ ਜਾਂ ਏਅਰ-ਟਾਈਟ ਸੁਰੱਖਿਅਤ ਭਾਂਡਿਆਂ ਵਿਚ ਰੱਖੋ
- ਗਾਰਬੇਜ਼ ਚੁਕਾਈ ਦੇ ਦਿਨ ਤੱਕ ਘਰ ਅਤੇ ਕੰਮ ਦੇ ਗਾਰਬੇਜ਼ ਨੂੰ ਚੰਗੀ ਤਰ੍ਹਾਂ ਸਾਂਭ ਕੇ ਅੰਦਰ ਰੱਖੋ
- ਰੂੜੀ ਦੇ ਢੇਰਾਂ ਨੂੰ ਕੁਦਰਤੀ ਇਲਾਕਿਆਂ ਅਤੇ ਰਿੱਛਾਂ ਵੱਲੋਂ ਵਰਤੇ ਜਾਂਦੇ ਰਾਹਾਂ ਤੋਂ ਪਰ੍ਹਾਂ ਰੱਖੋ। ਖਰਾਬ ਹੋਏ ਫਲਾਂ ਨੂੰ ਰੂੜੀ ਵਿਚ ਟੋਆ ਪੁੱਟ ਕੇ ਦੱਬੋ ਅਤੇ ਮਹਿਕ ਨੂੰ ਕਵਰ ਕਰਨ ਲਈ ਲਾਈਮ ਵਰਤੋ
- ਖਰਾਬ ਹੋਏ ਫਲਾਂ ਨੂੰ ਨੇਮ ਨਾਲ ਚੁੱਕੇ ਜਾਂ ਦਬਾਉ, ਖਾਸ ਕਰਕੇ ਉਨ੍ਹਾਂ ਥਾਂਵਾਂ ਦੇ ਨੇੜੇ ਜਿੱਥੇ ਵਰਕਰ ਰਹਿੰਦੇ ਜਾਂ ਖਾਂਦੇ ਹਨ
- ਤੇੜੇ ਗਏ ਫਲਾਂ ਨੂੰ ਰਿੱਛਾਂ ਦੀ ਪਹੁੰਚ ਲਈ ਰਾਤ ਨੂੰ ਪਿਆ ਨਾ ਰਹਿਣ ਦਿਉ।



ਜੇ ਰਿੱਛ ਆਮ ਆਉਣ ਲੱਗ ਪੈਣ ਤਾਂ ਸੇਫਟੀ ਲਈ ਸੁਝਾਅ

- ਰਿੱਛਾਂ ਦੀਆਂ ਨਿਸ਼ਾਨੀਆਂ 'ਤੇ ਨਿਗ੍ਹਾ ਰੱਖੋ: ਰਿੱਛ ਦਾ ਗੰਦ, ਟਾਹਣੀਆਂ ਦਾ ਟੁੱਟੀਆਂ ਹੋਣਾ, ਦਰਖਤਾਂ 'ਤੇ ਝਰੀਟਾਂ ਦੀਆਂ ਨਿਸ਼ਾਨੀਆਂ, ਅੱਧ ਖਾਏ ਫਲ ਜਾਂ ਸਬਜ਼ੀਆਂ, ਰੂੜੀ ਦਾ ਖਿਲਰੀ ਹੋਣਾ, ਗਾਰਬੇਜ਼ ਕੈਨ ਸੁੱਟੇ ਹੋਏ ਹੋਣਾ।
- ਜੇ ਤੁਹਾਨੂੰ ਨਿਸ਼ਾਨੀਆਂ ਦਿਖਾਈ ਦੇਣ ਤਾਂ ਸਾਥੀ ਵਰਕਰਾਂ ਨੂੰ ਸੂਚੇਤ ਕਰੋ ਅਤੇ ਲਗਾਤਾਰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਮੈਨੇਜਰਾਂ ਨੂੰ ਦੱਸੋ।
- ਜੇ ਰਿੱਛ ਸਮੱਸਿਆ ਬਣ ਗਏ ਹੋਣ ਤਾਂ ਨੇਮ ਨਾਲ ਹਰ ਰੋਜ਼ ਦਿਨ ਚੜ੍ਹਨ 'ਤੇ ਰਿੱਛਾਂ (ਜਾਂ ਰਿੱਛਾਂ ਦੀਆਂ ਨਿਸ਼ਾਨੀਆਂ) ਨੂੰ ਚੈੱਕ ਕਰਨ ਲਈ ਪ੍ਰਾਪਰਟੀ ਦੇ ਘੇਰੇ ਦੀ ਗਸਤ ਕਰੋ। ਗੱਡੀ ਦੀ ਵਰਤੋਂ ਕਰੋ ਜਾਂ ਗਸਤਾਂ ਦੌਰਾਨ ਰੋਲਾ ਪਾਉ।
- ਹੈੱਡ ਫੋਨ ਲਾ ਕੇ ਗਾਣੇ ਨਾ ਸੁਣੋ।
- ਜੇ ਤੁਹਾਨੂੰ ਰਿੱਛਾਂ ਵਾਲੇ ਇਲਾਕੇ ਵਿਚ ਕੰਮ ਕਰਨਾ ਹੀ ਪੈਣਾ ਹੈ ਤਾਂ ਲੋਕ ਨਾ ਲੱਗੀ ਗੱਡੀ ਦੇ ਨੇੜੇ ਰਹੋ, ਸੈੱਲ ਫੋਨ ਕੋਲ ਰੱਖੋ ਅਤੇ ਕਿਸੇ ਵਿਅਕਤੀ ਨੂੰ ਨਿਗ੍ਹਾ ਰੱਖਣ ਲਈ ਨਿਯੁਕਤ ਕਰੋ।
- ਆਪਣੇ ਕੋਲ ਪੈਪਰ ਸਪਰੇਅ ਰੱਖੋ ਅਤੇ ਇਹ ਜਾਣੋ ਕਿ ਇਸ ਦੀ ਵਰਤੋਂ ਕਿਵੇਂ ਕਰਨੀ ਹੈ। ਆਪਣੀ ਗੱਡੀ ਵਿਚ ਆਪਣੇ ਨਾਲ ਏਅਰ ਹੋਰਨ ਰੱਖੋ।

Sponsored by:



ਡਰਾਉਣ ਦੇ ਤਰੀਕੇ

- ਰੋਲਾ, ਭੱਕਦੇ ਕੁੱਤੇ, ਏਅਰ ਹੌਰਨ ਅਤੇ ਉੱਚੀ ਚੱਲਦੇ ਰੇਡੀਉ ਰਿੱਛਾਂ ਨੂੰ ਡਰਾ ਕੇ ਡਰਾਉਣ ਲਈ ਬਹੁਤ ਅਸਰਦਾਰ ਹੋ ਸਕਦੇ ਹਨ। ਰਿੱਛ ਦੇ ਆਮ ਆਉਣਾ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਦੀ ਵਰਤੋਂ ਸਭ ਤੋਂ ਬਿਹਤਰ ਕੰਮ ਕਰਦੀ ਹੈ।
- "ਰਿੱਛਾਂ ਨੂੰ ਡਰਾਉਣ ਵਾਲੇ ਖੜਾਕੇ" ਅਤੇ ਪ੍ਰੋਪੈਨ ਨਾਲ ਚੱਲਣ ਵਾਲੇ ਪਟਾਕੇ ਅਸਰਦਾਰ ਹੋ ਸਕਦੇ ਹਨ, ਪਰ ਜੇ ਇਨ੍ਹਾਂ ਦੀ ਵਰਤੋਂ ਸਹੀ ਤਰੀਕੇ ਨਾਲ ਨਾ ਕੀਤੀ ਜਾਵੇ ਤਾਂ ਇਹ ਸੱਟ ਜਾਂ ਅੱਗ ਲੱਗਣ ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ਦੀ ਵਰਤੋਂ ਸਿਰਫ ਸਹੀ ਟਰੇਨਿੰਗ ਤੋਂ ਬਾਅਦ ਹੀ ਕੀਤੀ ਜਾਣੀ ਚਾਹੀਦੀ ਹੈ।
- ਡਰਾਉਣ ਵਾਲੇ ਕਈ ਕਿਸਮਾਂ ਦੇ ਨਿੱਜੀ ਯੰਤਰ ਖੇਤੀਬਾੜੀ ਦੇ ਸਪਲਾਈ ਸਟੋਰਾਂ ਅਤੇ ਆਊਟਡੋਰ ਸਟੋਰਾਂ ਤੋਂ ਮਿਲਦੇ ਹਨ।

ਵਾੜ

ਇਲੈਕਟਰਿਕ ਫੈਸਿੰਗ (ਵਾੜ) ਰਿੱਛਾਂ ਨੂੰ ਫਲਾਂ ਜਾਂ ਮੱਖੀਆਂ ਦੇ ਛੱਤਿਆਂ ਕੋਲ ਆਉਣ ਤੋਂ ਰੋਕੇਗੀ। ਪਰ ਇਹ ਸਿਰਫ ਤਾਂ ਹੀ ਕੰਮ ਕਰਦਾ ਹੈ ਜੇ ਤੁਸੀਂ ਸਮੱਸਿਆ ਵਾਲੇ ਕਿਸੇ ਰਿੱਛ ਤੋਂ ਪਹਿਲਾਂ ਏਰੀਏ ਦੀ ਵਾੜ ਕਰਦੇ ਹੋ। ਜਿਹੜੇ ਰਿੱਛ ਤੁਹਾਡੀ ਪ੍ਰਾਪਰਟੀ 'ਤੇ ਨੇਮ ਨਾਲ ਖਾਣਾ ਲੱਭਦੇ ਹਨ ਉਹ ਇਲੈਕਟਰਿਕ ਫੈਸਿੰਗ ਵਿਚ ਦੀ ਲੰਘ ਸਕਦੇ ਹਨ।

- ਨਵੀਆਂ ਸਸਤੀਆਂ ਇਲੈਕਟਰਿਕ ਫੈਸਿੰਗ ਉਪਲਬਧ ਹਨ ਜਿਸ ਵਿਚ ਚੁੱਕਣਯੋਗ ਇਲੈਕਟਰਿਕ ਫੈਸਿੰਗ ਵੀ ਸ਼ਾਮਲ ਹਨ।
- ਖਰਚਾ ਗੈਰ-ਬਿਜਲੀ ਵਾਲੀਆਂ ਹਿਰਨਾਂ ਲਈ ਫੈਸਿੰਗ ਨਾਲੋਂ ਘੱਟ ਹੋ ਸਕਦਾ ਹੈ।
- ਮੌਜੂਦਾ ਵਾੜਾਂ ਦੇ ਨਾਲ ਨਾਲ ਇਲੈਕਟਰਿਕ ਫੈਸਿੰਗ ਲਗਾਈ ਜਾ ਸਕਦੀ ਹੈ।
- ਜ਼ਿਆਦਾ ਜਾਣਕਾਰੀ ਲਈ ਆਰ ਐਂਡ ਐੱਸ ਪੌਵਰਫੈਂਸ, ਪਨਟਿਕਟਨ ਨਾਲ ਸੰਪਰਕ ਕਰੋ। 250-492-7090 ਜਾਂ www.powerfence.ca

ਰਿੱਛਾਂ ਨਾਲ ਸਾਹਮਣਾ:

- ਸ਼ਾਂਤ ਰਹੋ ਅਤੇ ਨੱਠੇ ਨਾ ਜਾਂ ਚੀਕਾਂ ਨਾ ਮਾਰੋ।
- ਜੇ ਉਸ ਨੇ ਤੁਹਾਨੂੰ ਦੇਖਿਆ ਹੈ ਤਾਂ ਰਿੱਛ ਨਾਲ ਹੌਲੀ ਹੌਲੀ ਬੋਲੋ, "ਬੇਅਰ ਮੈਂ ਤੈਨੂੰ ਦੇਖ ਲਿਆ ਹੈ।" ਇਸ ਨਾਲ ਰਿੱਛ ਨੂੰ ਪਤਾ ਲੱਗੇਗਾ ਕਿ ਤੁਸੀਂ ਖਤਰਾ ਨਹੀਂ ਹੋ।
- ਕਦੇ ਵੀ ਰਿੱਛ ਵੱਲ ਨੂੰ ਪਿੱਠ ਨਾ ਕਰੋ। ਹੌਲੀ ਹੌਲੀ ਪਿੱਛੇ ਨੂੰ ਜਾਓ ਅਤੇ ਅੱਖਾਂ ਵਿਚ ਅੱਖਾਂ ਪਾ ਕੇ ਰੱਖੋ।
- ਬੱਚਿਆਂ ਅਤੇ ਛੋਟੇ ਪਾਲਤੂ ਜਾਨਵਰਾਂ ਨੂੰ ਚੁੱਕੇ ਅਤੇ ਕੁੱਤਿਆਂ ਨੂੰ ਰਿੱਛ ਕੋਲ ਜਾਣ ਤੋਂ ਰੋਕੋ।
- ਹੌਲੀ ਹੌਲੀ ਆਪਣੀਆਂ ਬਾਹਾਂ ਸਿਰ ਤੋਂ ਉੱਪਰ ਨੂੰ ਚੁੱਕ ਕੇ ਅਤੇ ਉੱਚੇ ਖੜ੍ਹੇ ਹੋ ਕੇ ਆਪਣੇ ਆਪ ਨੂੰ ਵੱਡਾ ਦਿਖਾਓ।

ਕਿਸੇ ਜੰਗਲੀ ਜਾਨਵਰ ਨਾਲ ਟੱਕਰ ਦੀ ਰਿਪੋਰਟ ਕਰਨ ਲਈ ਜਿਸ ਨੇ ਤੁਹਾਡੀ ਸੇਫਟੀ ਨੂੰ ਖਤਰੇ ਵਿਚ ਪਾਇਆ ਹੈ, ਕੰਜ਼ਰਵੇਸ਼ਨ ਆਫੀਸਰ ਸਰਵਿਸ ਤੱਕ ਪਹੁੰਚ ਕਰਨ ਲਈ ਸੂਬਾਈ ਆਰ ਏ ਪੀ ਪੀ ਲਾਈਨ ਨੂੰ **1-877-952-7277** 'ਤੇ ਜਾਂ ਆਪਣੇ ਟੈਲਾੱਸ ਸੈਲਫੋਨ ਤੋਂ *7277 'ਤੇ ਫੋਨ ਕਰੋ।

ਪ੍ਰਾਪਰਟੀ ਮਾਲਕ ਰਿੱਛਾਂ ਨੂੰ ਕੰਟਰੋਲ ਕਰਨ ਲਈ ਸ਼ਿਕਾਰ ਕਰਨ ਅਤੇ ਫੰਦੇ ਵਿਚ ਫਸਾਉਣ ਦੇ ਮੌਜੂਦਾ ਸਮਿਆਂ ਦੀ ਵਰਤੋਂ ਕਰ ਸਕਦੇ ਹਨ ਜੇ, ਸ਼ਿਕਾਰ ਕਰਨ, ਫੰਦੇ ਵਿਚ ਫਸਾਉਣ ਅਤੇ ਗੋਲੀ ਚਲਾਉਣ ਨਾਲ ਸੰਬੰਧਿਤ ਫੈਡਰਲ, ਸੂਬਾਈ ਅਤੇ ਮਿਊਨਿਸਪਲ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ।


ਕੂਗਰ ਅਤੇ ਕੋਓਟੀਜ਼



ਕੂਗਰ ਅਤੇ ਕੋਓਟੀਜ਼ ਸਾਲ ਭਰ ਸਰਗਰਮ ਰਹਿੰਦੇ ਹਨ ਪਰ ਇਹ ਅੱਖ ਬਚਾਉਣ ਵਾਲੇ ਜਾਨਵਰ ਹਨ ਜਿਹੜੇ ਕਿ ਆਮ ਤੌਰ 'ਤੇ ਲੋਕਾਂ ਦੇ ਸੰਪਰਕ ਵਿਚ ਆਉਣ ਤੋਂ ਪਰਹੇਜ਼ ਕਰਦੇ ਹਨ। ਇਹ ਦੋਨੋਂ ਅਗਾਂਹ ਜਾਣ ਜਾਂ ਸ਼ਿਕਾਰ ਕਰਨ ਤੋਂ ਪਹਿਲਾਂ ਲੁਕਣਾ ਅਤੇ ਥਾਂ 'ਤੇ ਨਿਗਰਾਨੀ ਰੱਖਣਾ ਪਸੰਦ ਕਰਦੇ ਹਨ। ਕੂਗਰ ਦੀਆਂ ਨਿਸ਼ਾਨੀਆਂ ਹਨ: ਜਾਨਵਰ ਦਾ ਗੰਦ, ਅਤੇ ਉਨ੍ਹਾਂ ਦੇ ਪੰਜਿਆਂ ਨਾਲ ਦਰਖਤਾਂ 'ਤੇ ਲੱਗੀਆਂ ਪਤਲੀਆਂ ਡੂੰਘੀਆਂ ਝਰੀਟਾਂ। ਕੋਓਟੀਜ਼ ਦੀਆਂ ਨਿਸ਼ਾਨੀਆਂ ਘੱਟ ਦਿਖਾਈ ਦੇਣ ਵਾਲੀਆਂ ਹਨ: ਜਾਨਵਰ ਦਾ ਗੰਦ (ਜਿਸ ਵਿਚ ਅਕਸਰ ਫਲ ਜਾਂ ਵਾਲ ਹੁੰਦੇ ਹਨ) ਅਤੇ ਚੰਗੇ ਵਰਤੋਂ ਹੋਏ ਤੰਗ ਰਾਹ ਜਿਹੜੇ ਕੁਦਰਤੀ ਥਾਂ ਵਿਚ ਲੇਪ ਹੋ ਜਾਂਦੇ ਹਨ।

ਜੇ ਤੁਸੀਂ ਜੰਗਲੀ ਇਲਾਕਿਆਂ ਦੇ ਨੇੜੇ ਰਹਿੰਦੇ ਜਾਂ ਕੰਮ ਕਰਦੇ ਹੋ ਤਾਂ ਇਨ੍ਹਾਂ ਸੇਧਾਂ ਦੀ ਪਾਲਣਾ ਕਰੋ:

- ਗਾਰਬੇਜ ਨੂੰ ਗਾਰਬੇਜ ਚੁਕਾਈ ਦੇ ਦਿਨ ਤੱਕ ਅੰਦਰ ਸੁਰੱਖਿਅਤ ਤਰੀਕੇ ਨਾਲ ਸਾਂਭੋ।
- ਤੇੜੇ ਗਏ ਫਲਾਂ, ਗਿਰੀਆਂ, ਅਤੇ ਬੇਰੀਆਂ ਨੂੰ ਸੁਰੱਖਿਅਤ ਸੈਂਡਾਂ ਵਿਚ ਰੱਖੋ।
- ਹਵਾ ਨਾਲ ਡਿਗੇ ਫਲਾਂ ਅਤੇ ਖਰਾਬ ਹੋਈਆਂ ਸਬਜ਼ੀਆਂ ਦੀ ਰੂੜੀ ਬਣਾਓ।
- ਪੰਛੀਆਂ ਲਈ ਬੀਜ ਜਾਂ ਪਾਲਤੂ ਜਾਨਵਰਾਂ ਦਾ ਖਾਣਾ ਬਾਹਰ ਨਾ ਛੱਡੋ ਜੋ ਕਿ ਜੰਗਲੀ ਜਾਨਵਰਾਂ ਨੂੰ ਆਕਰਸ਼ਤ ਕਰ ਸਕਦੇ ਹਨ।
- ਘੁੰਮਦੀਆਂ ਬਿੱਲੀਆਂ ਅਤੇ ਕੁੱਤੇ ਛੇਤੀ ਸ਼ਿਕਾਰ ਬਣ ਜਾਂਦੇ ਹਨ। ਪਾਲਤੂ ਜਾਨਵਰਾਂ ਨੂੰ ਰਾਤ ਨੂੰ ਅੰਦਰ ਲਿਆਓ।
- ਜੰਗਲੀ ਜਾਨਵਰਾਂ ਦੇ ਲੁਕਣ ਵਾਲੀਆਂ ਥਾਂ ਘਟਾਉਣ ਲਈ ਝਿੜੀਆਂ ਅਤੇ ਘਾਹ ਕੱਟੋ।



ਕੂਗਰਾਂ ਅਤੇ ਕੋਓਟੀਜ਼ ਨਾਲ ਸਾਹਮਣਾ:

- ਸ਼ਾਂਤ ਰਹੋ ਅਤੇ ਨੱਠੇ ਨਾ।
- ਕਦੇ ਵੀ ਕੂਗਰ ਜਾਂ ਕੋਓਟੀ ਵੱਲ ਨੂੰ ਪਿੱਠ ਨਾ ਕਰੋ। ਹੌਲੀ ਹੌਲੀ ਪਿੱਛੇ ਨੂੰ ਜਾਓ ਅਤੇ ਅੱਖਾਂ ਵਿਚ ਅੱਖਾਂ ਪਾ ਕੇ ਰੱਖੋ।
- ਬੱਚਿਆਂ ਅਤੇ ਛੋਟੇ ਪਾਲਤੂ ਜਾਨਵਰਾਂ ਨੂੰ ਚੁੱਕੇ ਅਤੇ ਵੱਡੇ ਕੁੱਤਿਆਂ ਨੂੰ ਆਪਣੇ ਕੋਲ ਰੱਖੋ।
- ਹੌਲੀ ਹੌਲੀ ਆਪਣੀਆਂ ਬਾਹਾਂ ਸਿਰ ਤੋਂ ਉੱਪਰ ਨੂੰ ਚੁੱਕ ਕੇ ਅਤੇ ਉੱਚੇ ਖੜ੍ਹੇ ਹੋ ਕੇ ਆਪਣੇ ਆਪ ਨੂੰ ਵੱਡਾ ਦਿਖਾਓ।
- ਜੇ ਕੂਗਰ ਜਾਂ ਕੋਓਟੀ ਨੇੜੇ ਆਵੇ ਤਾਂ ਉਸ ਉੱਪਰ ਚੀਜ਼ਾਂ ਸੁੱਟੋ ਅਤੇ ਤੇਜ਼ੀ ਨਾਲ ਬੋਲੋ; ਚੀਕਾਂ ਮਾਰ ਕੇ ਬੋਲੋ, ਉਸ ਨੂੰ ਪਤਾ ਲਾਉ ਕਿ ਤੁਸੀਂ ਉਸ ਨੂੰ ਦੇਖ ਲਿਆ ਹੈ ਅਤੇ ਗੁੱਸੇ ਵਿਚ ਹੋ।
- ਜੇ ਤੁਸੀਂ ਉਸ ਇਲਾਕੇ ਵਿਚ ਕੰਮ ਕਰਦੇ ਹੋ ਜਿੱਥੇ ਜੰਗਲੀ ਜਾਨਵਰ ਆਮ ਹੁੰਦੇ ਹਨ ਤਾਂ ਆਪਣੇ ਨਾਲ ਬੇਅਰ ਸਪਰੇਅ ਰੱਖੋ।

ਰਿੱਛਾਂ, ਕੂਗਰਾਂ ਅਤੇ ਕੋਓਟੀਜ਼ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ ਬੇਅਰ ਅਵੇਅਰ ਵੈੱਬਸਾਈਟ 'ਤੇ ਜਾਓ:

www.bearaware.bc.ca